

ਡਾਇਰੈਕਟਰ, ਪ੍ਰਸ਼ਾਸਨਿਕ ਸੁਧਾਰ, ਪੰਜਾਬ
ਪਲਾਟ ਨੰ: ਡੀ-241, ਇੰਡਸਟਰੀਅਲ ਏਰੀਆ, ਫੇਜ਼ 8ਬੀ
ਸੈਕਟਰ 74, ਐਸ.ਏ.ਐਸ ਨਗਰ, ਮੋਹਾਲੀ

ਪਬਲਿਕ ਨੋਟਿਸ

ਨੰ 5/2014/ਡੀ.ਜੀ.ਆਰ/ਅਮਲਾ/

ਮਿਤੀ: 07.08.2018 ਐਸ.ਏ.ਐਸ ਨਗਰ

ਡਾਇਰੈਕਟਰ ਪ੍ਰਸ਼ਾਸਨਿਕ ਸੁਧਾਰ ਵਲੋਂ ਦੁਸਰੇ ਵਿਭਾਗਾਂ / ਬੋਰਡ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਪਾਸੋਂ ਪ੍ਰਤੀਬੇਨਤੀਆਂ ਪ੍ਰਾਪਤ ਕਰਕੇ ਇਕ ਸੁਪਰਡੰਟ ਤਨਖਾਹ ਸਕੇਲ 15600-39100+5400 GP ਅਤੇ ਇਕ ਸੀਨੀਅਰ ਸਹਾਇਕ ਤਨਖਾਹ ਸਕੇਲ 10300-34800+4400 GP ਦੀ ਆਸਾਮੀ ਪ੍ਰਤੀਨਿਯੁਕਤੀ (ਡੈਪੁਟੇਸ਼ਨ) ਰਾਹੀਂ ਭਰਨ ਦਾ ਫੈਸਲਾ ਲਿਆ ਗਿਆ ਹੈ । ਯੋਗ ਪ੍ਰਣਾਲੀ ਰਾਹੀਂ ਪ੍ਰਤੀਬੇਨਤੀਆਂ ਪ੍ਰਾਪਤ ਕਰਨ ਦੀ ਅਤਿਮ ਮਿਤੀ 10.09.2018 ਹੈ । ਬਾਕੀ ਦੇ ਵੇਰਵੇ ਅਤੇ ਸ਼ਰਤਾਂ ਵਿਭਾਗ ਦੀ ਵੈਬਸਾਇਟ www.dgrpunjab.gov.in ਤੇ ਵੇਖੀਆਂ ਜਾ ਸਕਦੀਆਂ ਹਨ ।

ਵਾ: ਡਾਇਰੈਕਟਰ
ਪ੍ਰਸ਼ਾਸਨਿਕ ਸੁਧਾਰ

ਡਾਇਰੈਕਟਰ, ਪ੍ਰਸ਼ਾਸਨਿਕ ਸੁਧਾਰ, ਪੰਜਾਬ
ਪਲਾਟ ਨੰ: ਡੀ-241, ਇੰਡਸਟਰੀਅਲ ਏਰੀਆ, ਫੇਜ਼ 8ਬੀ
ਸੈਕਟਰ 74, ਐਸ.ਏ.ਐਸ ਨਗਰ, ਮੋਹਾਲੀ

ਸੇਵਾ ਵਿਖੇ,

1. ਪੰਜਾਬ ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ
2. ਸਮੂਹ ਡਵੀਜ਼ਨਲ ਕਮਿਸ਼ਨਰ,
3. ਸਮੂਹ ਡਿਪਟੀ ਕਮਿਸ਼ਨਰ
4. ਸਮੂਹ ਉਪ ਮੰਡਲ ਅਫਸਰ(ਸਿਵਲ)
5. ਪੰਜਾਬ ਦੇ ਸਮੂਹ ਬੋਰਡਾਂ/ ਕਾਰਪੋਰੇਸ਼ਨਾਂ ਅਤੇ ਪਬਲਿਕ ਸੈਕਟਰ ਅੰਡਰਟੇਕਿੰਗ ਅਦਾਰਿਆਂ ਦੇ ਮੁੱਖੀ ।

ਮੀਮੋ ਨੰ 5/2014/ਡੀ.ਜੀ.ਆਰ/ਅਮਲਾ/4270-74

ਮਿਤੀ :- 06.08.2018

ਵਿਸ਼ਾ :- ਸਰਕਾਰੀ ਵਿਭਾਗਾਂ, , ਬੋਰਡ ਕਾਰਪੋਰੇਸ਼ਨਾਂ ਅਤੇ ਹੋਰ ਆਟੋਨੋਮਸ ਅਦਾਰਿਆਂ ਵਿੱਚ ਨਿਯੁਕਤ ਕਰਮਚਾਰੀਆਂ / ਅਧਿਕਾਰੀਆਂ ਨੂੰ ਪ੍ਰਤੀਨਿਯੁਕਤੀ ਰਾਹੀਂ ਨਿਯੁਕਤ ਕਰਨ ਸਬੰਧੀ । ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ।

2. ਡਾਇਰੈਕਟੋਰੇਟ, ਪ੍ਰਸ਼ਾਸਨਿਕ ਸੁਧਾਰ ਵਿੱਚ ਹੇਠ ਲਿਖੀਆਂ ਖਾਲੀ ਆਸਾਮੀਆਂ ਪ੍ਰਤੀਨਿਯੁਕਤੀ ਰਾਹੀਂ ਭਰਨ ਦਾ ਫੈਸਲਾ ਲਿਆ ਗਿਆ ਹੈ:-

ਲੜੀ ਨੰ	ਆਸਾਮੀ ਦਾ ਨਾਮ	ਤਨਖਾਹ ਸਕੇਲ	ਆਸਾਮੀਆਂ ਦੀ ਗਿਣਤੀ	ਸੇਵਾ ਗਰੁੱਪ
01	ਸੁਪਰਡੰਟ	15600-39100+5400 GP	01	ਏ
02	ਸੀਨੀਅਰ ਸਹਾਇਕ	10300-34800+4400 GP	01	ਬੀ

3. ਉਪਰੋਕਤ ਆਸਾਮੀਆਂ ਲਈ ਹੇਠ ਅਨੁਸਾਰ ਯੋਗਤਾਵਾਂ ਰਖਣ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ :-

" Working experience in personal computer, environment, with work processor power point presentation and spread sheet software application."

4. ਉਮੀਦਵਾਰ ਤੇ ਪੰਜਾਬ ਸਰਕਾਰ ਪ੍ਰਸ਼ੋਨਲ ਵਿਭਾਗ (ਪੀ.ਪੀ-3 ਸਾਖਾ) ਵਲੋਂ ਪੱ:ਨੰ: 5/15/2012-5ਪੀ.ਪੀ3/57645/1, ਮਿਤੀ 28.03.2013 ਰਾਹੀਂ ਜਾਂ ਸਮੇਂ ਸਮੇਂ ਜਾਰੀ ਸ਼ਰਤਾਂ ਲਾਗੂ ਹੋਣਗੀਆਂ। ਬੋਰਡ/ਕਾਰਪੋਰੇਸ਼ਨਾਂ/ ਖੁਦ-ਮੁਖਤਿਆਰ ਅਦਾਰਿਆਂ ਦੇ ਕਰਮਚਾਰੀ ਜੋ ਪ੍ਰਤੀਨਿਯੁਕਤੀ ਲਈ ਅਪਲਾਈ ਕਰਨ ਦੇ ਇਛੁੱਕ ਹੋਣਗੇ, ਉਨ੍ਹਾਂ ਤੇ ਹੇਠ ਅਨੁਸਾਰ ਸ਼ਰਤਾਂ ਵੀ ਲਾਗੂ ਹੋਣਗੀਆਂ :-

- ੳ. ਉਮੀਦਵਾਰ ਆਪਣੇ ਵਿਭਾਗ/ਸੰਸਥਾ ਵਿੱਚ ਰੈਗੂਲਰ ਤੌਰ ਤੇ ਨਿਯੁਕਤ ਹੋਵੇ ਅਤੇ ਪਰਖਕਾਲ ਸਮਾਂ ਪੂਰਾ ਕਰਨ ਦੇ ਹੁਕਮ ਜਾਰੀ ਹੋਏ ਹੋਣ ।
- ਅ. ਉਮੀਦਵਾਰ ਜਿਸ ਆਸਾਮੀ ਵਿਰੁੱਧ ਅਪਲਾਈ ਕਰਨ ਦਾ ਇਛੁੱਕ ਹੋਵੇਗਾ, ਉਹ ਉਸ ਆਸਾਮੀ ਦੇ ਸਮਾਨ ਤਨਖਾਹ ਸਕੇਲ ਅਤੇ ਗ੍ਰੇਡ ਪੇ ਦੀ ਆਸਾਮੀ ਤੇ ਕੰਮ ਕਰਦਾ ਹੋਣਾ ਚਾਹੀਦਾ ਹੈ।
- ੲ. ਉਮੀਦਵਾਰ ਪ੍ਰਤੀਨਿਯੁਕਤੀ ਤੇ ਵਿਚਾਰੀ ਜਾਣ ਵਾਲੀ ਆਸਾਮੀ ਲਈ ਨਿਰਧਾਰਤ ਵਿਦਿਅਕ ਯੋਗਤਾਵਾਂ ਅਤੇ ਤਜਰਬਾ ਪੂਰਾ ਕਰਦਾ ਹੋਣਾ ਚਾਹੀਦਾ ਹੈ ।
- ਸ. ਉਮੀਦਵਾਰ ਆਪਣੇ ਪਿਤਰੀ ਕਾਡਰ ਦੀ ਆਸਾਮੀ ਲਈ ਵੀ ਨਿਰਧਾਰਤ ਵਿਦਿਅਕ ਯੋਗਤਾਵਾਂ ਅਤੇ ਤਜਰਬਾ ਪੂਰਾ ਕਰਦਾ ਹੋਣਾ ਚਾਹੀਦਾ ਹੈ।
- ਹ. ਉਮੀਦਵਾਰ ਵਿਰੁੱਧ ਕੋਈ ਵੀ ਸ਼ਿਕਾਇਤ ਵਿਭਾਗੀ/ਅਨੁਸ਼ਾਸਨੀ ਕਾਰਵਾਈ ਜਾਂ ਕੋਈ ਫੈਜ਼ਦਾਰੀ ਕੇਸ ਅਤੇ ਅਦਾਲਤੀ ਕੇਸ ਦਰਜ ਨਹੀਂ ਹੋਣਾ ਚਾਹੀਦਾ ।
- ਕ. ਉਮੀਦਵਾਰ ਦੀ ਆਪਣੇ ਪਿੱਤਰੀ ਵਿਭਾਗ ਵਿੱਚ ਨਿਯੁਕਤੀ ਨਿਰਧਾਰਤ ਵਿੱਧੀ ਅਨੁਸਾਰ ਹੋਈ ਹੋਣੀ ਲੋੜੀਂਦੀ ਹੈ।
- ਖ. ਸੀਨੀਅਰ ਸਹਾਇਕ ਦੀ ਆਸਾਮੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਵਲੋਂ ਪੰਜਾਬੀ ਅਤੇ ਅੰਗਰੇਜੀ ਦਾ ਟਾਇਪ ਟੈਸਟ ਨਿਧਾਰਤ ਸਪੀਡ ਤੇ ਪਾਸ ਕਰਨਾ ਜ਼ਰੂਰੀ ਹੋਵੇਗਾ ।
- ਗ. ਪ੍ਰਤੀਨਿਯੁਕਤੀ ਦੇ ਸਮੇਂ ਦੌਰਾਨ ਉਮੀਦਵਾਰ ਤੇ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ ਨਿਯਮ 1970) ਅਤੇ ਪੰਜਾਬ ਸਿਵਲ ਸੇਵਾਵਾਂ (ਕੰਡਕਟ ਰੂਲ) 1966 ਲਾਗੂ ਹੋਣਗੇ । .
- ਘ. ਯੋਗ ਪ੍ਰਣਾਲੀ ਰਾਹੀਂ ਪ੍ਰਾਪਤ ਪ੍ਰਤੀ ਬੇਨਤੀਆਂ ਹੀ ਵਿਚਾਰੀਆਂ ਜਾਣਗੀਆਂ ।

5. ਆਪ ਜੀ ਨੂੰ ਬੇਨਤੀ ਹੈ ਕਿ ਉਪਰੋਕਤ ਆਸਾਮੀਆਂ ਲਈ ਨਿਰਧਾਰਤ ਯੋਗਤਾਵਾਂ ਰੱਖਣ ਵਾਲੇ ਇੱਛੁਕ ਉਮੀਦਵਾਰਾਂ ਦੇ ਨਾਮ, ਉਨ੍ਹਾਂ ਦੇ ਵੇਰਵੇ ਅਤੇ ਉਨ੍ਹਾਂ ਦੇ ਕੰਮ ਕਾਰ ਸਬੰਧੀ ਪਿਛਲੇ ਪੰਜ ਸਾਲਾਂ ਦੀਆਂ ਗੁਪਤ ਰਿਪੋਰਟਾਂ ਸਹਿਤ ਮਿਤੀ 10.09.2018 ਡਾਇਰੈਕਟਰ ਪ੍ਰਸ਼ਾਸਨਿਕ ਸੁਧਾਰ, ਪਲਾਟ ਨੰ ਡੀ-241 ਇੰਡ ਏਰੀਆ ਫੇਜ਼ 8-ਬੀ ਸੈਕਟਰ 74 ਐਸ.ਏ.ਐਸ ਨਗਰ, (ਮੋਹਾਲੀ) ਨੂੰ ਹੇਠ ਦਰਸਾਏ ਨਿਰਧਾਰਤ ਪ੍ਰੋਫਾਰਮੇ ਵਿੱਚ ਭਰ ਕੇ ਭੇਜਣ ਦੀ ਖੇਚਲ ਕੀਤੀ ਜਾਵੇ। ਜੇ ਕਰ ਕਿਸੇ ਕਾਰਨ ਉਮੀਦਵਾਰ ਦੀਆਂ ਪਿਛਲੇ ਪੰਜ ਸਾਲ ਦੀਆਂ ਗੁਪਤ ਰਿਪੋਰਟਾਂ ਮੂਲ ਰੂਪ ਵਿੱਚ ਭੇਜਿਆ ਜਾਣੀਆਂ ਸੰਭਵ ਨਹੀਂ ਹਨ ਤਾਂ ਉਸ ਹਾਲ ਵਿੱਚ ਉਮੀਦਵਾਰ ਦੀ ਸਲਾਨਾ ਗੁਪਤ ਰਿਪੋਰਟਾਂ ਦੀ ਤਸਦੀਕਸ਼ੁਦਾ ਸਾਰਣੀ ਭੇਜ ਦਿੱਤੀ ਜਾਵੇ। ਮੁੱਢਲੇ ਤੌਰ ਤੇ ਆਸਾਮੀ ਇੱਕ ਸਾਲ ਲਈ ਭਰੀ ਜਾਵੇਗੀ, ਜਿਸ ਨੂੰ ਪੰਜ ਸਾਲਾਂ ਤੱਕ ਵਧਾਇਆ ਜਾ ਸਕਦਾ ਹੈ :-

ਪ੍ਰਤੀ ਬੇਨਤੀ ਪ੍ਰੋਫਾਰਮਾ :

ਲੜੀ ਨੰ	ਵੇਰਵੇ	
01	ਉਮੀਦਵਾਰ ਦਾ ਨਾਮ ਅਤੇ ਅਹੁਦਾ	
02	ਤਨਖਾਹ ਸਕੇਲ ਅਤੇ ਗ੍ਰੇਡ ਪੇਅ	
03	ਜਿਸ ਆਸਾਮੀ ਤੇ ਕੰਮ ਕਰ ਰਿਹਾ ਹੈ, ਉਸ ਲਈ ਲੋੜੀਂਦੀਆਂ ਵਿਦਿਅਕ ਯੋਗਤਾਵਾਂ ਅਤੇ ਤਜਰਬਾ	
04	ਭਰਤੀ ਹੋਣ ਸਮੇਂ ਆਸਾਮੀ ਦਾ ਨਾ ਅਤੇ ਭਰਤੀ ਦੀ ਮਿਤੀ	
05	ਪਦ ਉਨਤੀ ਦੀ ਮਿਤੀ ਜੇਕਰ ਹੈ :	
06	ਵਿਭਾਗ/ਬੋਰਡ ਕਾਰਪੋਰੇਸ਼ਨ ਦਾ ਨਾਮ	
07	ਕੀ ਪਰਖਕਾਲ ਸਮਾ ਪਾਰ ਹੋ ਚੁਕਿਆ ਹੈ	
08	ਜੇ ਕਰ ਕੋਈ ਵਿਭਾਗੀ/ ਚੇਕਸੀ ਪੜ੍ਹਤਾਲ ਆਦਿ ਲੰਬਿਤ ਹੈ ਤਾਂ ਉਸਦਾ ਵੇਰਵਾ	
09	ਪਿਛਲੇ ਪੰਜ ਸਾਲਾਂ ਦੌਰਾਨ ਕਾਰਗੁਜ਼ਾਰੀ	

ਡਿਪਟੀ ਡਾਇਰੈਕਟਰ

ਪਿ:ਅੰ:ਨੰ: 5/2014/ਡੀ.ਜੀ.ਆਰ/ਅਮਲਾ/4275

ਮਿਤੀ :ਐਸ.ਏ.ਐਸ ਨਗਰ 06.08.2018

ਇਸ ਦਾ ਇੱਕ ਉਤਾਰਾ ਸੰਯੁਕਤ ਸਕੱਤਰ, ਪ੍ਰਸ਼ਾਸਨਿਕ ਸੁਧਾਰ ਵਿਭਾਗ , (ਪ੍ਰਸ਼ਾਸਨਿਕ ਸੁਧਾਰ 1 ਸਾਖਾ)

ਪੰਜਾਬ ਸਿਵਲ ਸਕੱਤਰੇਤ 2 ਸੈਕਟਰਦ 9 ਚੰਡੀਗੜ ਨੂੰ ਉਹਨਾਂ ਦੇ ਮੀਮੇ ਨੰ 6/7/2018-1ਪ੍ਰਸ਼1/1273045/1 ਮਿਤੀ

17.07.2018 ਦੇ ਹਵਾਲੇ ਵਿੱਚ ਸੁਚਨਾ ਅਤੇ ਯੋਗ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ ।

ਡਿਪਟੀ ਡਾਇਰੈਕਟਰ

